

 Print Page

Sri Guru Granth Sahib

Displaying 510 of

ਇਹੁ ਜੀਉ ਸਦਾ ਮੁਕਤੁ ਹੈ ਸਹਜੇ ਰਹਿਆ ਸਮਾਇ ॥੨॥

Eihu Jeeo Sadhaa Mukath Hai Sehajae Rehiaa Samaae ||2||

Then, this soul is liberated forever, and it remains absorbed in celestial bliss. ||2||

ਗੁਜਰੀ ਵਾਰਾ (੩) (੪) ਸ. (੩) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੫੧੦ ਪੰ. ੧

Raag Gujri Ki Vaar Guru Amar Das

ਪਉੜੀ ॥

Pourree ||

Pauree:

ਗੁਜਰੀ ਕੀ ਵਾਰ: ੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੧੦

ਪ੍ਰਭਿ ਸੰਸਾਰੁ ਉਪਾਇ ਕੈ ਵਸਿ ਆਪਣੈ ਕੀਤਾ ॥

Prabh Sansaar Oupaae Kai Vas Aapanai Keethaa ||

God created the Universe, and He keeps it under His power.

ਗੁਜਰੀ ਵਾਰਾ (੩) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੫੧੦ ਪੰ. ੧

Raag Gujri Ki Vaar Guru Amar Das

ਗਣਤੈ ਪ੍ਰਭੂ ਨ ਪਾਈਐ ਦੂਜੈ ਭਰਮੀਤਾ ॥

Ganathai Prabhoo N Paaeeai Dhoojai Bharamethaa ||

God cannot be obtained by counting; the mortal wanders in doubt.

ਗੁਜਰੀ ਵਾਰਾ (੩) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੫੧੦ ਪੰ. ੨

Raag Gujri Ki Vaar Guru Amar Das

ਸਤਿਗੁਰ ਮਿਲਿਐ ਜੀਵਤੁ ਮਰੈ ਬੁਝਿ ਸਚਿ ਸਮੀਤਾ ॥

Sathigur Miliyai Jeevath Marai Bujh Sach Sameethaa ||

Meeting the True Guru, one remains dead while yet alive; understanding Him, he is absorbed in the Truth.

ਗੁਜਰੀ ਵਾਰਾ (੩) ੪:੩ - ਗੁਰੂ ਗ੍ਰੰਥ ਸਾਹਿਬ: ਅੰਗ ੫੧੦ ਪੰ. ੨

Raag Gujri Ki Vaar Guru Amar Das

ਸਬਦੇ ਹਉਮੈ ਖੋਈਐ ਹਰਿ ਮੇਲਿ ਮਿਲੀਤਾ ॥

Sabadhae Houmai Khoeesai Har Mael Mileethaa ||

Through the Word of the Shabad, egotism is eradicated, and one is united in the Lord's Union.

ਗੁਜਰੀ ਵਾਰਾ (੩) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੫੧੦ ਪੰ. ੩

Raag Gujri Ki Vaar Guru Amar Das

ਸਭ ਕਿਛੁ ਜਾਣੈ ਕਰੇ ਆਪਿ ਆਪੇ ਵਿਗਸੀਤਾ ॥੪॥

Sabh Kishh Jaanai Karae Aap Aapae Vigaseethaa ||4||

He knows everything, and Himself does everything; beholding His Creation, He rejoices. ||4||

ਗੁਜਰੀ ਵਾਰਾ (੩) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੫੧੦ ਪੰ. ੩

Raag Gujri Ki Vaar Guru Amar Das

ਸਲੋਕੁ ਮਃ ੩ ॥

Salok Ma 3 ||

Shalok, Third Mehl:

ਗੁਜਰੀ ਕੀ ਵਾਰ: ੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੧੦

ਸਤਿਗੁਰ ਸਿਉ ਚਿਤੁ ਨ ਲਾਇਓ ਨਾਮੁ ਨ ਵਸਿਓ ਮਨਿ ਆਇ ॥

Sathigur Sio Chith N Laaeiou Naam N Vasiou Man Aae ||

One who has not focused his consciousness on the True Guru, and into whose mind the Naam does not come

ਗੁਜਰੀ ਵਾਰਾ (੩) (੫) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੧੦ ਪੰ. ੪

Raag Gujri Ki Vaar Guru Amar Das

ਪ੍ਰਿਗੁ ਇਵੇਹਾ ਜੀਵਿਆ ਕਿਆ ਜੁਗ ਮਹਿ ਪਾਇਆ ਆਇ ॥

Dhhrig Eivaehaa Jeeviaa Kiaa Jug Mehi Paaeiaa Aae ||

Cursed is such a life. What has he gained by coming into the world?

ਗੁਜਰੀ ਵਾਰਾ (੩) (੫) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੧੦ ਪੰ. ੪

Raag Gujri Ki Vaar Guru Amar Das

ਮਾਇਆ ਖੋਟੀ ਰਾਸਿ ਹੈ ਏਕ ਚਸੇ ਮਹਿ ਪਾਜੁ ਲਹਿ ਜਾਇ ॥

Maaeiaa Khottee Raas Hai Eaek Chasae Mehi Paaj Lehi Jaae ||

Maya is false capital; in an instant, its false covering falls off.

ਗੁਜਰੀ ਵਾਰਾ (੩) (੫) ਸ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੫੧੦ ਪੰ. ੫

Raag Gujri Ki Vaar Guru Amar Das

ਹਥਹੁ ਛੁੜਕੀ ਤਨੁ ਸਿਆਹੁ ਹੋਇ ਬਦਨੁ ਜਾਇ ਕੁਮਲਾਇ ॥

Hathhahu Shhurrakee Than Siaahu Hoe Badhan Jaae Kumalaae ||

When it slips from his hand, his body turns black, and his face withers away.

ਗੁਜਰੀ ਵਾਰਾ (੩) (੫) ਸ. (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੫੧੦ ਪੰ. ੫

Raag Gujri Ki Vaar Guru Amar Das

ਜਿਨ ਸਤਿਗੁਰ ਸਿਉ ਚਿਤੁ ਲਾਇਆ ਤਿਨੁ ਸੁਖੁ ਵਸਿਆ ਮਨਿ ਆਇ ॥

Jin Sathigur Sio Chith Laaeiaa Thinh Sukh Vasiaa Man Aae ||

Those who focus their consciousness on the True Guru - peace comes to abide in their minds.

ਗੁਜਰੀ ਵਾਰਾ (੩) (੫) ਸ. (੩) ੧:੫ - ਗੁਰੂ ਗ੍ਰੰਥ ਸਾਹਿਬ: ਅੰਗ ੫੧੦ ਪੰ. ੬

Raag Gujri Ki Vaar Guru Amar Das

ਹਰਿ ਨਾਮੁ ਧਿਆਵਹਿ ਰੰਗ ਸਿਉ ਹਰਿ ਨਾਮਿ ਰਹੇ ਲਿਵ ਲਾਇ ॥

Har Naam Dhhaavehi Rang Sio Har Naam Rehae Liv Laae ||

They meditate on the Name of the Lord with love; they are lovingly attuned to the Name of the Lord.

ਗੁਜਰੀ ਵਾਰਾ (੩) (੫) ਸ. (੩) ੧:੬ - ਗੁਰੂ ਗ੍ਰੰਥ ਸਾਹਿਬ: ਅੰਗ ੫੧੦ ਪੰ. ੭

Raag Gujri Ki Vaar Guru Amar Das

ਨਾਨਕ ਸਤਿਗੁਰ ਸੋ ਧਨੁ ਸਉਪਿਆ ਜਿ ਜੀਅ ਮਹਿ ਰਹਿਆ ਸਮਾਇ ॥

Naanak Sathigur So Dhhan Soupiaa J Jeea Mehi Rehiaa Samaae ||

O Nanak, the True Guru has bestowed upon them the wealth, which remains contained within their hearts.

ਗੁਜਰੀ ਵਾਰਾ (੩) (੫) ਸ. (੩) ੧:੭ - ਗੁਰੂ ਗ੍ਰੰਥ ਸਾਹਿਬ: ਅੰਗ ੫੧੦ ਪੰ. ੭

Raag Gujri Ki Vaar Guru Amar Das

ਰੰਗੁ ਤਿਸੈ ਕਉ ਅਗਲਾ ਵੰਨੀ ਚੜੈ ਚੜਾਇ ॥੧॥

Rang Thisai Ko Agalaa Vannee Charrai Charraae ||1||

They are imbued with supreme love; its color increases day by day. ||1||

ਗੁਜਰੀ ਵਾਰਾ (੩) (੫) ਸ. (੩) ੧:੮ - ਗੁਰੂ ਗ੍ਰੰਥ ਸਾਹਿਬ: ਅੰਗ ੫੧੦ ਪੰ. ੮

Raag Gujri Ki Vaar Guru Amar Das

ਮਃ ੩ ॥

Ma 3 ||

Third Mehl:

ਗੁਜਰੀ ਕੀ ਵਾਰ: ੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੧੦

ਮਾਇਆ ਹੋਈ ਨਾਗਨੀ ਜਗਤਿ ਰਹੀ ਲਪਟਾਇ ॥

Maaeiaa Hooe Naaganeer Jagath Rehee Lapattaee ||

Maya is a serpent, clinging to the world.

ਗੁਜਰੀ ਵਾਰਾ (੩) (੫) ਸ. (੩) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੫੧੦ ਪੰ. ੯

Raag Gujri Ki Vaar Guru Amar Das

ਇਸ ਕੀ ਸੇਵਾ ਜੋ ਕਰੇ ਤਿਸ ਹੀ ਕਉ ਫਿਰਿ ਖਾਇ ॥

Eis Kee Saevaa Jo Karae This Hee Ko Fir Khaae ||

Whoever serves her, she ultimately devours.

ਗੁਜਰੀ ਵਾਰਾ (੩) (੫) ਸ. (੩) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੫੧੦ ਪੰ. ੯

Raag Gujri Ki Vaar Guru Amar Das

ਗੁਰਮੁਖਿ ਕੋਈ ਗਾਰੜੂ ਤਿਨਿ ਮਲਿ ਦਲਿ ਲਾਈ ਪਾਇ ॥

Guramukh Koee Gaararloo Thin Mal Dhal Laaee Paae ||

The Gurmukh is a snake-charmer; he has trampled her and thrown her down, and crushed her underfoot.

ਗੁਜਰੀ ਵਾਰਾ (੩) (੫) ਸ. (੩) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੫੧੦ ਪੰ. ੯

Raag Gujri Ki Vaar Guru Amar Das

ਨਾਨਕ ਸੇਈ ਉਬਰੇ ਜਿ ਸਚਿ ਰਹੇ ਲਿਵ ਲਾਇ ॥੨॥

Naanak Saeeee Oubarae J Sach Rehae Liv Laae ||2||

O Nanak, they alone are saved, who remain lovingly absorbed in the True Lord. ||2||

ਗੁਜਰੀ ਵਾਰਾ (੩) (੫) ਸ. (੩) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੫੧੦ ਪੰ. ੧੦

Raag Gujri Ki Vaar Guru Amar Das

ਪਉੜੀ ॥

Pourree ||

Pauree:

ਗੁਜਰੀ ਕੀ ਵਾਰ: ੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੧੦

ਢਾਢੀ ਕਰੇ ਪੁਕਾਰ ਪ੍ਰਭੂ ਸੁਣਾਇਸੀ ॥

Dtaadtee Karae Pukaar Prabhoo Sunaaeisee ||

The minstrel cries out, and God hears him.

ਗੁਜਰੀ ਵਾਰਾ (੩) ੫:੧ - ਗੁਰੂ ਗ੍ਰੰਥ ਸਾਹਿਬ: ਅੰਗ ੫੧੦ ਪੰ. ੧੧

Raag Gujri Ki Vaar Guru Amar Das

ਅੰਦਰਿ ਧੀਰਕ ਹੋਇ ਪੂਰਾ ਪਾਇਸੀ ॥

Andhar Dhheerak Hoe Pooraa Paaeisee ||

He is comforted within his mind, and he obtains the Perfect Lord.

ਗੁਜਰੀ ਵਾਰਾ (੩) ੫:੨ - ਗੁਰੂ ਗ੍ਰੰਥ ਸਾਹਿਬ: ਅੰਗ ੫੧੦ ਪੰ. ੧੧

Raag Gujri Ki Vaar Guru Amar Das

ਜੋ ਧੁਰਿ ਲਿਖਿਆ ਲੇਖੁ ਸੇ ਕਰਮ ਕਮਾਇਸੀ ॥

Jo Dhur Likhiaa Laekh Sae Karam Kamaaeisee ||

Whatever destiny is pre-ordained by the Lord, those are the deeds he does.

ਗੁਜਰੀ ਵਾਰਾ (੩) ੫:੩ - ਗੁਰੂ ਗ੍ਰੰਥ ਸਾਹਿਬ: ਅੰਗ ੫੧੦ ਪੰ. ੧੧

Raag Gujri Ki Vaar Guru Amar Das

ਜਾ ਹੋਵੈ ਖਸਮੁ ਦਇਆਲੁ ਤਾ ਮਹਲੁ ਘਰੁ ਪਾਇਸੀ ॥

Jaa Hovai Khasam Dhaeiaal Thaa Mehal Ghar Paaeisee ||

When the Lord and Master becomes Merciful, then one obtains the Mansion of the Lord's Presence as his home.

ਗੁਜਰੀ ਵਾਰਾ (੩) ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੫੧੦ ਪੰ. ੧੨

Raag Gujri Ki Vaar Guru Amar Das

ਸੋ ਪ੍ਰਭੁ ਮੇਰਾ ਅਤਿ ਵਡਾ ਗੁਰਮੁਖਿ ਮੇਲਾਇਸੀ ॥੫॥

So Prabh Maeraa Ath Vaddaa Guramukh Maelaaeisee ||5||

That God of mine is so very great; as Gurmukh, I have met Him. ||5||

ਗੁਜਰੀ ਵਾਰਾ (੩) ੫:੫ - ਗੁਰੂ ਗ੍ਰੰਥ ਸਾਹਿਬ : ਅੰਗ ੫੧੦ ਪੰ. ੧੨

Raag Gujri Ki Vaar Guru Amar Das

ਸਲੋਕ ਮਃ ੩ ॥

Salok Ma 3 ||

Shalok, Third Mehl:

ਗੁਜਰੀ ਕੀ ਵਾਰ: ੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੧੦

ਸਭਨਾ ਕਾ ਸਹੁ ਏਕੁ ਹੈ ਸਦ ਹੀ ਰਹੈ ਹਜੂਰਿ ॥

Sabhanaa Kaa Sahu Eaek Hai Sadh Hee Rehai Hajoor ||

There is One Lord God of all; He remains ever-present.

ਗੁਜਰੀ ਵਾਰਾ (੩) (੬) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੧੦ ਪੰ. ੧੩

Raag Gujri Ki Vaar Guru Amar Das

ਨਾਨਕ ਹੁਕਮੁ ਨ ਮੰਨਈ ਤਾ ਘਰ ਹੀ ਅੰਦਰਿ ਦੂਰਿ ॥

Naanak Hukam N Mannee Thaa Ghar Hee Andhar Dhoor ||

O Nanak, if one does not obey the Hukam of the Lord's Command, then within one's own home, the Lord seems far away.

ਗੁਜਰੀ ਵਾਰਾ (੩) (੬) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੧੦ ਪੰ. ੧੩

Raag Gujri Ki Vaar Guru Amar Das

ਹੁਕਮੁ ਭੀ ਤਿਨ੍ਹਾ ਮਨਾਇਸੀ ਜਿਨ੍ ਕਉ ਨਦਰਿ ਕਰੇਇ ॥

Hukam Bhee Thinhaa Manaaeisee Jinh Ko Nadhar Karaee ||

They alone obey the Lord's Command, upon whom He casts His Glance of Grace.

ਗੁਜਰੀ ਵਾਰਾ (੩) (੬) ਸ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੫੧੦ ਪੰ. ੧੪

Raag Gujri Ki Vaar Guru Amar Das

ਹੁਕਮੁ ਮੰਨਿ ਸੁਖੁ ਪਾਇਆ ਪ੍ਰੇਮੁ ਸੁਹਾਗਣਿ ਹੋਇ ॥੧॥

Hukam Mann Sukh Paaeiaa Praem Suhaagan Hoe ||1||

Obeying His Command, one obtains peace, and becomes the happy, loving soul-bride. ||1||

ਗੁਜਰੀ ਵਾਰਾ (੩) (੬) ਸ. (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੫੧੦ ਪੰ. ੧੪

Raag Gujri Ki Vaar Guru Amar Das

ਮਃ ੩ ॥

Ma 3 ||

Third Mehl:

ਗੁਜਰੀ ਕੀ ਵਾਰ: ੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੧੦

ਰੈਣਿ ਸਬਾਈ ਜਲਿ ਮੁਈ ਕੰਤ ਨ ਲਾਇਓ ਭਾਉ ॥

Rain Sabaaee Jal Muee Kanth N Laaeiou Bhaao ||

She who does not love her Husband Lord, burns and wastes away all through the night of her life.

ਗੁਜਰੀ ਵਾਰਾ (੩) (੬) ਸ. (੩) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੫੧੦ ਪੰ. ੧੫

Raag Gujri Ki Vaar Guru Amar Das

ਨਾਨਕ ਸੁਖਿ ਵਸਨਿ ਸੋਹਾਗਣੀ ਜਿਨ੍ ਪਿਆਰਾ ਪੁਰਖੁ ਹਰਿ ਰਾਉ ॥੨॥

Nanak Sukh Vasan Suohaagane Jinh Piaaraa Purakh Har Raao ||2||

O Nanak, the soul-brides dwell in peace; they have the Lord, their King, as their Husband. ||2||

ਗੁਜਰੀ ਵਾਰਾ (੩) (੬) ਸ. (੩) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੫੧੦ ਪੰ. ੧੫

Raag Gujri Ki Vaar Guru Amar Das

ਪਉੜੀ ॥

Poureee ||

Pauree:

ਗੁਜਰੀ ਕੀ ਵਾਰ: ੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੧੦

ਸਭੁ ਜਗੁ ਫਿਰਿ ਮੈ ਦੇਖਿਆ ਹਰਿ ਇਕੋ ਦਾਤਾ ॥

Sabh Jag Fir Mai Dhaekhiaa Har Eiko Dhaathaa ||

Roaming over the entire world, I have seen that the Lord is the only Giver.

ਗੁਜਰੀ ਵਾਰਾ (੩) ੬:੧ - ਗੁਰੂ ਗ੍ਰੰਥ ਸਾਹਿਬ: ਅੰਗ ੫੧੦ ਪੰ. ੧੬

Raag Gujri Ki Vaar Guru Amar Das

ਉਪਾਇ ਕਿਤੈ ਨ ਪਾਈਐ ਹਰਿ ਕਰਮ ਬਿਧਾਤਾ ॥

Oupaae Kithai N Paaeeai Har Karam Bidhhaathaa ||

The Lord cannot be obtained by any device at all; He is the Architect of Karma.

ਗੁਜਰੀ ਵਾਰਾ (੩) ੬:੨ - ਗੁਰੂ ਗ੍ਰੰਥ ਸਾਹਿਬ: ਅੰਗ ੫੧੦ ਪੰ. ੧੭

Raag Gujri Ki Vaar Guru Amar Das

ਗੁਰ ਸਬਦੀ ਹਰਿ ਮਨਿ ਵਸੈ ਹਰਿ ਸਹਜੇ ਜਾਤਾ ॥

Gur Sabadhee Har Man Vasai Har Sehajae Jaathaa ||

Through the Word of the Guru's Shabad, the Lord comes to dwell in the mind, and the Lord is easily revealed within.

ਗੁਜਰੀ ਵਾਰਾ (੩) ੬:੩ - ਗੁਰੂ ਗ੍ਰੰਥ ਸਾਹਿਬ: ਅੰਗ ੫੧੦ ਪੰ. ੧੭

Raag Gujri Ki Vaar Guru Amar Das

ਅੰਦਰਹੁ ਤ੍ਰਿਸਨਾ ਅਗਨਿ ਬੁਝੀ ਹਰਿ ਅੰਮ੍ਰਿਤ ਸਰਿ ਨਾਤਾ ॥

Andharahu Thrisanaa Agan Bujhee Har Anmrith Sar Naathaa ||

The fire of desire within is quenched, and one bathes in the Lord's Pool of Ambrosial Nectar.

ਗੁਜਰੀ ਵਾਰਾ (੩) ਈ:੪ - ਗੁਰੂ ਗ੍ਰੰਥ ਸਾਹਿਬ: ਅੰਗ ੫੧੦ ਪੰ. ੧੮

Raag Gujri Ki Vaar Guru Amar Das

ਵਡੀ ਵਡਿਆਈ ਵਡੇ ਕੀ ਗੁਰਮੁਖਿ ਬੋਲਾਤਾ ॥੬॥

Vaddee Vaddiaaee Vaddae Kee Guramukh Bolaathaa ||6||

The great greatness of the great Lord God - the Gurmukh speaks of this. ||6||

ਗੁਜਰੀ ਵਾਰਾ (੩) ਈ:੫ - ਗੁਰੂ ਗ੍ਰੰਥ ਸਾਹਿਬ: ਅੰਗ ੫੧੦ ਪੰ. ੧੮

Raag Gujri Ki Vaar Guru Amar Das

ਸਲੋਕੁ ਮਃ ੩ ॥

Salok Ma 3 ||

Shalok, Third Mehl:

ਗੁਜਰੀ ਕੀ ਵਾਰ: ੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੧੦

ਕਾਇਆ ਹੰਸ ਕਿਆ ਪ੍ਰੀਤਿ ਹੈ ਜਿ ਪਇਆ ਹੀ ਛਡਿ ਜਾਇ ॥

Kaaeiaa Hans Kiaa Preeth Hai J Paeiaa Hee Shhadd Jaae ||

What love is this between the body and soul, which ends when the body falls?

ਗੁਜਰੀ ਵਾਰਾ (੩) (੭) ਸ. (੩) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੫੧੦ ਪੰ. ੧੯

Raag Gujri Ki Vaar Guru Amar Das

ਏਸ ਨੋ ਕੂੜੁ ਬੋਲਿ ਕਿ ਖਵਾਲੀਐ ਜਿ ਚਲਦਿਆ ਨਾਲਿ ਨ ਜਾਇ ॥

Eaes No Koorr Bol K Khavaaleeai J Chaladhiaa Naal N Jaae ||

Why feed it by telling lies? When you leave, it does not go with you.

ਗੁਜਰੀ ਵਾਰਾ (੩) (੭) ਸ. (੩) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੫੧੦ ਪੰ. ੧੯

Raag Gujri Ki Vaar Guru Amar Das